

ਪਾਣੀ ਸੁਰੱਖਿਆ ਨਿਯਮ

1. ਰੁੱਕੋ ਅਤੇ ਸੋਚੋ

ਕੀ ਤੁਹਾਨੂੰ ਕੋਈ ਖਤਰਾ ਦਿਖਾਈ ਦੇ ਰਿਹਾ ਹੈ?



2. ਇਕੱਠੇ ਰਹੋ

ਇਕੱਲੇ ਨਾ ਜਾਓ, ਹਮੇਸ਼ਾ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨਾਲ ਜਾਓ।

3. ਪਾਣੀ ਉੱਤੇ ਤੈਰਦੇ ਰਹੋ

ਜੇ ਤੁਸੀਂ ਪਾਣੀ ਵਿੱਚ ਡਿੱਗ ਜਾਓ, ਤਾਂ ਸ਼ਾਂਤ ਰਹੋ ਅਤੇ ਜਿਉਂਦੇ ਰਹਿਣ ਲਈ ਪਾਣੀ ਉੱਤੇ ਤੈਰਦੇ ਰਹੋ।



4. 999 ਜਾਂ 112 'ਤੇ ਕਾਲ ਕਰੋ

ਜੇ ਤੁਸੀਂ ਕਿਸੇ ਨੂੰ ਮੁਸੀਬਤ ਵਿੱਚ ਵੇਖੋ, ਤਾਂ ਮਦਦ ਲਈ ਕਾਲ ਕਰੋ।